

ਪਤਰਸ ਨੇ ਬਪਤਿਸਮੇ ਦੀ ਸਿੱਖਿਆ ਦਿੱਤੀ

“ਤਦ ਪਤਰਸ ਨੇ ਉਨ੍ਹਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੋ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ” (ਰਸੂਲਾਂ ਦੇ ਕੰਮ 2: 38)।

ਪਤਰਸ ਨੂੰ ਯਿਸੂ ਕੋਲ ਉਹਦਾ ਭਰਾ ਅੰਦ੍ਰਿਆਸ ਲਿਆਇਆ ਸੀ (ਯੂਹੰਨਾ 1: 40, 41)। ਯੂਹੰਨਾ ਦਾ ਚੇਲਾ ਹੋਣ ਕਰਕੇ (ਯੂਹੰਨਾ 1: 35), ਅੰਦ੍ਰਿਆਸ ਨੂੰ ਪਾਪਾਂ ਦੀ ਮਾਫ਼ੀ ਲਈ ਤੋਬਾ ਦਾ ਤਿਆਰੀ ਵਾਲਾ ਬਪਤਿਸਮਾ ਦਿੱਤਾ ਗਿਆ ਸੀ। ਉਹ ਯੂਹੰਨਾ ਕੋਲੋਂ ਯਿਸੂ ਬਾਰੇ ਜਾਣਨ ਦੇ ਬਾਅਦ ਪਤਰਸ ਨੂੰ ਉਹਦੇ ਕੋਲ ਲਿਆਉਣ ਲਈ ਕਾਹਲਾ ਸੀ (ਯੂਹੰਨਾ 1: 35-42), ਜਿਸ ਕਰਕੇ ਬਹੁਤ ਸੰਭਾਵਨਾ ਹੈ ਕਿ ਉਹਨੇ ਪਤਰਸ ਨੂੰ ਯੂਹੰਨਾ ਦਾ ਸੰਦੇਸ਼ ਵੀ ਸੁਣਾਇਆ ਹੋਵੇਗਾ। ਪਤਰਸ ਵੀ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਤੋਂ ਚੰਗੀ ਤਰ੍ਹਾਂ ਵਾਕਫ਼ ਹੋਵੇਗਾ। ਉਹਨੇ ਉਹ ਬਪਤਿਸਮਾ ਲਿਆ ਹੋਵੇਗਾ ਜਿਹਦਾ ਪ੍ਰਚਾਰ ਯੂਹੰਨਾ ਕਰ ਰਿਹਾ ਸੀ (ਲੂਕਾ 3: 3)। ਯਿਸੂ ਦੇ ਮਗਰ ਆਉਣ ਵਾਲੇ ਲੋਕ ਬਪਤਿਸਮਾ ਲੈ ਕੇ ਚਲੇ ਬਣ ਗਏ ਸਨ (ਯੂਹੰਨਾ 4: 1)। ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਪਤਰਸ ਨੂੰ ਯਿਸੂ ਦਾ ਚੇਲਾ ਬਣਨ ਤੇ ਬਪਤਿਸਮਾ ਦਿੱਤਾ ਗਿਆ ਸੀ (ਲੂਕਾ 6: 13, 14)।

ਪਤਰਸ ਨੇ ਬਪਤਿਸਮੇ ਦੀ ਸਿੱਖਿਆ ਦਿੱਤੀ

ਪਤਰਸ ਯਿਸੂ ਦੇ ਰਸੂਲਾਂ ਅਤੇ ਚੇਲਿਆਂ ਵਿੱਚੋਂ ਮੁਖਰ ਹੋ ਸਾਹਮਣੇ ਆਇਆ ਸੀ। ਇੰਜੀਲ ਦੀਆਂ ਚਾਰਾਂ ਕਿਤਾਬਾਂ ਵਿਚ ਰਸੂਲਾਂ ਦੀਆਂ ਸਾਰੀਆਂ ਸੂਚੀਆਂ ਵਿਚ ਉਹਦਾ ਨਾਂ ਸਭ ਤੋਂ ਉੱਪਰ ਹੀ ਮਿਲਦਾ ਹੈ (ਮੱਤੀ 10: 2; ਮਰਕੁਸ 3: 16; ਲੂਕਾ 6: 14; ਰਸੂਲਾਂ ਦੇ ਕੰਮ 1: 13)। ਭਾਵੇਂ ਯਿਸੂ ਦੇ ਜੀ ਉੱਠਣ ਅਤੇ ਉੱਪਰ ਉਠਾਏ ਜਾਣ ਬਾਅਦ ਛੇਤੀ ਹੀ ਉਹਨੇ ਯਿਸੂ ਦੇ ਚੇਲਿਆਂ ਵਿਚ ਪ੍ਰਮੁੱਖ ਥਾਂ ਬਣਾ ਲਈ ਸੀ (ਰਸੂਲਾਂ ਦੇ ਕੰਮ 1: 15; 2: 14, 37), ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪਤਰਸ ਨੂੰ ਬਾਕੀ ਰਸੂਲਾਂ ਨਾਲੋਂ ਵੱਧ ਇਖਤਿਆਰ ਮਿਲ ਗਿਆ ਸੀ। ਇਹਦਾ ਮਤਲਬ ਸਿਰਫ਼ ਐਨਾ ਹੈ ਕਿ ਯਿਸੂ ਨੇ ਕਲੀਸੀਆ ਦੇ ਸ਼ੁਰੂਆਤੀ ਦਿਨਾਂ ਵਿਚ ਪਤਰਸ ਨੂੰ ਅਗਵਾਈ ਦਾ ਜ਼ਿੰਮਾ ਸੌਂਪਿਆ ਸੀ। ਯਿਸੂ ਨੇ ਕਿਹਾ ਸੀ ਕਿ ਜੋ ਕੁਝ ਉਹ ਅਤੇ ਦੂਜੇ ਰਸੂਲ ਬੰਨ੍ਹਣ ਅਤੇ ਖੋਲ੍ਹਣਗੇ ਉਹੀ ‘ਸਵਰਗ ਵਿਚ ਬੰਨ੍ਹਿਆ’ ਅਤੇ ‘ਖੋਲ੍ਹਿਆ’

ਜਾਵੇਗਾ (ਮੱਤੀ 16: 19; 18: 18)। ਨਿਉ ਅਮੈਰਿਕਨ ਸਟੈਂਡਰਡ ਬਾਈਬਲ ਵਿਚ ਬੜੀ ਹੀ ਇਮਾਨਦਾਰੀ ਨਾਲ ਇਹ ਸੰਕੇਤ ਦਿੰਦਿਆਂ ਕਿ ਰਸੂਲਾਂ ਨੇ ਬੰਨ੍ਹਣਾ ਅਤੇ ਖੋਲ੍ਹਣਾ ਆਪਣੇ ਵੱਲੋਂ ਨਹੀਂ ਸੀ ਸਗੋਂ ਉਨ੍ਹਾਂ ਨੇ ਉਹੀ ਬੰਨ੍ਹਣਾ ਅਤੇ ਖੋਲ੍ਹਣਾ ਸੀ ਜੋ ਸਵਰਗ ਵੱਲੋਂ ਪਹਿਲਾਂ ਹੀ ਬੰਨ੍ਹਿਆ ਅਤੇ ਖੋਲ੍ਹਿਆ ਗਿਆ ਸੀ ਇਨ੍ਹਾਂ ਆਇਤਾਂ ਵਿਚ ਯੂਨਾਨੀ ਪੂਰਣਕਾਲੀ ਕਰਮਵਾਚੀ ਕ੍ਰਿਦੰਤ ਵਰਤਿਆ ਗਿਆ ਹੈ।

ਜਦ ਯਿਸੂ ਨੇ ਆਪਣੀ ਮੌਤ, ਦਫਨਾਏ ਜਾਣ ਅਤੇ ਜੀ ਉੱਠਣ ਦੇ ਬਾਅਦ ਰਸੂਲਾਂ ਨੂੰ ਸਾਰੀ ਦੁਨੀਆਂ ਵਿਚ ਇੰਜੀਲ ਦਾ ਪ੍ਰਚਾਰ ਕਰਨ ਲਈ ਭੇਜਿਆ ਤਾਂ ਪਤਰਸ ਉੱਥੇ ਹੀ ਸੀ ਅਤੇ ਉਸ ਨੇ ਯਿਸੂ ਨੂੰ ਇਹ ਕਹਿੰਦਿਆਂ ਸੁਣਿਆ ਸੀ ਕਿ ਅਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ:

ਅਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿਚ ਬਪਤਿਸਮਾ ਦਿਓ (ਮੱਤੀ 28: 18, 19)।

ਜਿਹੜਾ ਨਿਹਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ (ਮਰਕੁਸ 16: 16)।

ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿਚ ਉਹਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਵੇਗਾ (ਲੂਕਾ 24: 47)।

ਹੋਰਨਾਂ ਰਸੂਲਾਂ ਨਾਲ, ਪਤਰਸ ਨੇ ਪਵਿੱਤਰ ਆਤਮਾ ਦਾ ਵਾਅਦਾ ਪਾਉਣ ਲਈ ਯਰੂਸ਼ਲਮ ਵਿਚ ਉਡੀਕ ਕੀਤੀ (ਲੂਕਾ 24: 49; ਰਸੂਲਾਂ ਦੇ ਕੰਮ 1: 4-8)। ਜਿਹਨੇ ਉਨ੍ਹਾਂ ਨੂੰ ਯਿਸੂ ਦੀਆਂ ਸਭ ਗੱਲਾਂ ਚੇਤੇ ਕਰਾਉਣ ਵਿਚ ਮਦਦ ਕਰਨੀ ਸੀ (ਯੂਹੰਨਾ 14: 26) ਅਤੇ ਸਾਰੀ ਸੱਚਾਈ ਵਿਚ ਉਨ੍ਹਾਂ ਦੀ ਅਗਵਾਈ ਕਰਨੀ ਸੀ (ਯੂਹੰਨਾ 16: 13)। ਉਨ੍ਹਾਂ ਨੇ ਯਰੂਸ਼ਲਮ ਵਿਚ ਯਿਸੂ ਦੀ ਗਵਾਹੀ ਦੇ ਕੇ ਇੰਜੀਲ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਪਹੁੰਚਾਉਣੀ ਸੀ (ਰਸੂਲਾਂ ਦੇ ਕੰਮ 1: 8)। ਇੰਜ ਪਤਰਸ (ਅਤੇ ਦੂਜੇ ਰਸੂਲ) ਤਿਆਰ ਹੋ ਕੇ ਹੋਰਨਾਂ ਲੋਕਾਂ ਉੱਤੇ ਯਿਸੂ ਦੀ ਸਹੀ-ਸਹੀ ਸਿੱਖਿਆ ਜ਼ਾਹਰ ਕਰ ਸਕੇ ਸਨ।

ਯਰੂਸ਼ਲਮ ਵਿਚ

ਪੈਂਟੀਕਾਸਟ ਵਾਲੇ ਦਿਨ (ਰਸੂਲਾਂ ਦੇ ਕੰਮ 2: 1), ਯਰੂਸ਼ਲਮ ਵਿਚ (ਰਸੂਲਾਂ ਦੇ ਕੰਮ 2: 5) ਪਤਰਸ ਨੇ ਇਤਿਹਾਸ ਵਿਚ ਪਹਿਲੀ ਵਾਰ *ਯਿਸੂ ਮਸੀਹ ਦੇ ਨਾਮ* 'ਚ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਸੀ (ਲੂਕਾ 24: 47)। ਬਾਅਦ ਵਿਚ ਇਹ ਖੁਸ਼ਖਬਰੀ ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਸੁਣਾਈ ਜਾਣੀ ਸੀ (ਰਸੂਲਾਂ ਦੇ ਕੰਮ 1: 8)। ਪਤਰਸ ਨੂੰ ਅਕਾਸ਼ ਅਤੇ ਧਰਤੀ ਤੇ ਸਾਰੇ ਇਖਤਿਆਰ ਦੀ ਯਿਸੂ ਦੀ ਗੱਲ ਸਮਝ ਆ ਗਈ ਸੀ (ਮੱਤੀ 28: 18) ਕਿਉਂਕਿ ਉਹਨੇ ਛੇਤੀ ਹੀ ਪ੍ਰਮੇਸ਼ਵਰ ਦੇ ਸੱਜੇ ਹੱਥ ਸ਼ਕਤੀ ਹਾਸਲ ਕਰਨੀ ਸੀ (ਰਸੂਲਾਂ ਦੇ ਕੰਮ 2: 33; 1 ਪਤਰਸ 3: 22) ਜਿੱਥੋਂ ਉਹਨੇ ਪ੍ਰਭੂ ਅਤੇ ਮਸੀਹ ਬਣ ਕੇ ਆਪਣਾ ਕੰਮ ਸ਼ੁਰੂ ਕਰਨਾ ਸੀ

(ਰਸੂਲਾਂ ਦੇ ਕੰਮ 2:36)। ਆਪਣੇ ਪਹਿਲੇ ਉਪਦੇਸ਼ ਵਿਚ ਪਤਰਸ ਨੇ ਯਹੂਦੀ ਸਰੋਤਿਆਂ ਨੂੰ ਇਹ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਉੱਤੇ ਆਪਣੇ ਮਸੀਹਾ ਨੂੰ ਹੀ ਸਲੀਬ ਚੜ੍ਹਾਉਣ ਦਾ ਇਲਜ਼ਾਮ ਲਾਇਆ (ਰਸੂਲਾਂ ਦੇ ਕੰਮ 2:33-36)। ਉਹਨੇ ਆਪਣੀ ਗੱਲ ਇਹ ਕਹਿ ਕੇ ਪੂਰੀ ਕੀਤੀ ਕਿ ਯਿਸੂ ਹੀ ਪ੍ਰਭੂ ਵੀ ਹੈ ਅਤੇ ਮਸੀਹ ਵੀ।

ਇਸ ਐਲਾਨ ਦੇ ਬਾਅਦ ਉਨ੍ਹਾਂ ਦੇ ਦਿਲ ਛਿੱਦ ਗਏ ਜੋ ਇਸ ਗੱਲ ਦਾ ਸੰਕੇਤ ਵੀ ਸੀ ਕਿ ਉਨ੍ਹਾਂ ਨੇ ਪਤਰਸ ਦੀ ਇਹ ਗੱਲ ਕਿ ਯਿਸੂ ਪ੍ਰਭੂ ਵੀ ਅਤੇ ਮਸੀਹ ਵੀ ਹੈ, ਮੰਨ ਲਈ ਸੀ। ਯਿਸੂ ਵਿਚ ਪ੍ਰਭੂ ਅਤੇ ਮਸੀਹ ਵਿਚ ਵਿਸ਼ਵਾਸ ਕਰਨ ਦਾ ਅਰਥ ਉਹਦੇ ਲਹੂ ਰਾਹੀਂ (ਇਬਰਾਨੀਆਂ 10:19, 20) ਅਤੇ ਉਸ ਨੂੰ ਮਾਲਕ ਅਤੇ ਰਾਜਾ ਮੰਨ ਕੇ ਉਹਦੇ ਅੱਗੇ ਸਮਰਪਣ ਕਰ ਕੇ (ਲੂਕਾ 6:46) ਉਸ ਦੇ ਨਾਮ ਵਿਚ ਪਾਪਾਂ ਦੀ ਮਾਫ਼ੀ ਪਾਉਣ ਦੀ ਇੱਛਾ ਕਰਨਾ ਸੀ (ਰਸੂਲਾਂ ਦੇ ਕੰਮ 4:12)।

ਨਵਾਂ ਤਰੀਕਾ

ਪਤਰਸ ਨੇ ਮਾਫ਼ੀ ਦੇ ਇਸ ਨਵੇਂ ਢੰਗ ਦੀ ਪੇਸ਼ਕਸ਼ ਇਹ ਕਹਿ ਕੇ ਕੀਤੀ ਕਿ ‘‘ਤੋਂਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੋ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ’’ (ਰਸੂਲਾਂ ਦੇ ਕੰਮ 2:38)। ਅੰਗ੍ਰੇਜ਼ੀ ਦੇ ਨਿਊ ਇੰਟਰਨੈਸ਼ਨਲ ਵਰਜ਼ਨ ਵਿਚ ਕਿਹਾ ਗਿਆ ਹੈ, ‘‘ਤੋਂਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਯਿਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਲਵੋ ਤਾਂ ਜੋ ਤੁਹਾਡੇ ਪਾਪ ਮਾਫ਼ ਕੀਤੇ ਜਾਣ ਅਤੇ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓ।’’

ਪਾਪਾਂ ਦੀ ਮਾਫ਼ੀ

ਕੁਝ ਲੋਕਾਂ ਵੱਲੋਂ ਇਹ ਸਿਖਾਇਆ ਗਿਆ ਹੈ ਕਿ ਬਚਾਏ ਜਾਣ ਲਈ ਬਪਤਿਸਮਾ ਕੋਈ ਸ਼ਰਤ ਨਹੀਂ ਹੈ, ਜਦਕਿ ਕਈ ਇਹ ਦਾਅਵਾ ਕਰਦੇ ਹਨ ਕਿ ਇਹ ਪਤਾ ਹੋਣਾ ਜ਼ਰੂਰੀ ਨਹੀਂ ਹੈ ਕਿ ਬਪਤਿਸਮਾ ਲੈਂਦਿਆਂ ਪਾਪ ਮਾਫ਼ ਹੋ ਰਹੇ ਹਨ। ਪਹਿਲੇ ਵਾਲਾ ਵਿਚਾਰ ਇਕ ਮਸ਼ਹੂਰ ਸਿੱਖਿਆ ਦੇ ਕਾਰਣ ਲਿਆ ਜਾਂਦਾ ਹੈ ਕਿ ਮੁਕਤੀ ਜਾਂ ਬਚਾਇਆ ਜਾਣਾ ਨਿਰੇ ਵਿਸ਼ਵਾਸ ਨਾਲ ਹੁੰਦਾ ਹੈ। ਬਾਅਦ ਵਾਲਾ ਵਿਚਾਰ ਇਸ ਸਿੱਖਿਆ ਤੇ ਅਧਾਰਤ ਹੈ ਕਿ ਜੇ ਕੋਈ ਬਪਤਿਸਮਾ ਇਸ ਲਈ ਲੈ ਰਿਹਾ ਹੈ ਕਿ ਉਹਦੇ ਪਾਪ ਮਾਫ਼ ਕੀਤੇ ਜਾਣਗੇ, ਤਾਂ ਉਹ ਹੁਕਮ ਮੰਨਣ ਦੇ ਬਜਾਏ ਇਕ ਵਾਅਦੇ ਨੂੰ ਮੰਨਣ ਦੀ ਕੋਸ਼ਿਸ਼ ਕਰ ਰਿਹਾ ਹੈ।¹ ਇਸ ਲਈ ਇਹ ਸਿਖਾਇਆ ਜਾਂਦਾ ਹੈ ਕਿ ਇਹ ਸਮਝਣ ਦੀ ਲੋੜ ਨਹੀਂ ਹੈ ਕਿ ਬਪਤਿਸਮਾ ਲੈਣ ਸਮੇਂ ਪਾਪ ਮਾਫ਼ ਹੋ ਰਹੇ ਹਨ ਜਾਂ ਨਹੀਂ।

ਜੇ ਕੋਈ ਪਾਣੀ ਨਾਲ ਆਪਣੇ ਪਾਪ ਉਵੇਂ ਹੀ ਧੋਣ ਕੀ ਕੋਸ਼ਿਸ਼ ਕਰੇ ਜਿਵੇਂ ਆਪਣੇ ਸਰੀਰ ਤੋਂ ਮੈਲ ਧੋਣ ਲਈ ਨ੍ਹਾਉਂਦਾ ਹੈ, ਤਾਂ ਉਹ ਆਪਣੇ ਪਾਪਾਂ ਨੂੰ ਮਿਟਾਉਣ ਲਈ ਬਪਤਿਸਮੇ ਨੂੰ ਇਕ ਕੰਮ ਬਣਾਉਣਾ ਚਾਹ ਰਿਹਾ ਹੋਵੇਗਾ ਯਾਨੀ ਅਜਿਹਾ ਕੰਮ ਜਿਸ ਬਾਰੇ ਬਾਈਬਲ ਦੱਸਦੀ ਹੈ ਕਿ ਉਹ ਬਚਾ ਨਹੀਂ ਸਕਦਾ (ਅਫ਼ਸੀਆਂ 2:8)। ਦੂਜੇ ਪਾਸੇ, ਜੇ ਕੋਈ ਆਪਣੇ ਪਾਪਾਂ ਨੂੰ ਧੋਣ ਲਈ ਯਿਸੂ ਮਸੀਹ ਵਿਚ ਵਿਸ਼ਵਾਸ ਦੇ ਕਾਰਣ ਬਪਤਿਸਮਾ ਲੈਣ ਲਈ ਤਿਆਰ ਹੁੰਦਾ ਹੈ,² ਤਾਂ ਉਹਦਾ ਬਪਤਿਸਮਾ ਧਾਰਮਿਕਤਾ ਦਾ ਨਹੀਂ (ਤੀਤੁਸ 3:5), ਸਗੋਂ ਪ੍ਰਮੇਸ਼ਵਰ ਦੇ ਕੰਮ ਵਿਚ ਵਿਸ਼ਵਾਸ ਦਾ ਕੰਮ ਹੈ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਸੀ (ਕੁਲੁੱਸੀਆਂ

2: 12)। ਇਸ ਪੱਖੋਂ ਬਪਤਿਸਮਾ ਮਨੁੱਖ ਦਾ ਕੰਮ ਨਹੀਂ ਹੈ ਜਿਸ ਨਾਲ ਪਾਪ ਮਿਟਦੇ ਹੋਣ, ਸਗੋਂ ਇਹ ਪਾਪਾਂ ਨੂੰ ਮਿਟਾਉਣ ਲਈ ਯਿਸੂ ਦੇ ਲਹੂ ਦੀ ਧੋਣ ਵਾਲੀ ਸ਼ਕਤੀ ਵਿਚ ਵਿਸ਼ਵਾਸ ਕਰਕੇ ਉਹਦੀ ਗੱਲ ਮੰਨਣਾ ਹੈ।

ਯਿਸੂ ਦੇ ਨਾਮ ਵਿਚ ਮਾਫੀ

ਪਤਰਸ ਦੇ ਪ੍ਰਚਾਰ ਕਾਰਣ ਯਿਸੂ ਵਿਚ ਵਿਸ਼ਵਾਸ ਦੀ ਗੱਲ ਨੇ ਲੋਕਾਂ ਨੂੰ ਇਹ ਪੁੱਛਣ ਲਈ ਮਜ਼ਬੂਰ ਕੀਤਾ ਕਿ ‘‘ਅਸੀਂ ਕੀ ਕਰੀਏ?’’ ਪਤਰਸ ਨੇ ਉਨ੍ਹਾਂ ਨੂੰ ਦੱਸਿਆ ਕਿ ਕੀ ਕਰਨਾ ਹੈ। ਉਹਦੀ ਗੱਲ ਮੰਨਣ (ਰਸੂਲਾਂ ਦੇ ਕੰਮ 2: 41) ਦਾ ਮਤਲਬ ਸੀ ਕਿ ਉਹ ਯਿਸੂ ਨੂੰ ਮਸੀਹਾ ਦੇ ਰੂਪ ਵਿਚ ਮੰਨਣ, ਆਪਣੇ ਰਾਹਾਂ ਨੂੰ ਸਿੱਧੇ ਕਰਨ ਅਤੇ ਪਾਪਾਂ ਦੀ ਮਾਫੀ ਲਈ ਯਿਸੂ ਦੇ ਨਾਮ ਵਿਚ ਬਪਤਿਸਮਾ ਲੈਣ।

ਪਤਰਸ ਦਾ ਉਨ੍ਹਾਂ ਨੂੰ ‘‘ਤੋਬਾ ਕਰੋ’’ ਕਹਿਣ ਦਾ ਭਾਵ ਸੀ ਕਿ ਉਹ ਸਮਝ ਲੈਣ ਕਿ ਉਨ੍ਹਾਂ ਦਾ ਪਾਪ ਹੀ ਉਨ੍ਹਾਂ ਦੀ ਮੁਸ਼ਕਲ ਸੀ ਅਤੇ, ‘‘ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਮਸੀਹ ਦੇ ਨਾਮ ਵਿਚ ਬਪਤਿਸਮਾ’’ ਲੈਣ ਦਾ ਮਤਲਬ ਸੀ ਕਿ ਉਨ੍ਹਾਂ ਨੂੰ ਸਮਝ ਆ ਜਾਵੇ ਕਿ ਤੋਬਾ ਕਰਕੇ ਬਪਤਿਸਮਾ ਲੈਣ ਤੇ ਯਿਸੂ ਵੱਲੋਂ ਧੋਤਾ ਜਾਣਾ ਹੈ। ਨਵੇਂ ਨੇਮ ਵਿਚ ਕਿਸੇ ਨੇ ਨਹੀਂ ਲਿਖਿਆ ਕਿ ਬਾਅਦ ਵਿਚ ਤੋਬਾ ਬਪਤਿਸਮਾ ਲੈਣ ਵਾਲਿਆਂ ਨੇ ਯਿਸੂ ਵਿਚ ਇਨ੍ਹਾਂ ਸਭ ਤੋਂ ਪਹਿਲੇ ਮਨ ਬਦਲਣ ਵਾਲਿਆਂ ਨਾਲੋਂ ਵੱਖਰੇ ਢੰਗ ਨੂੰ ਸਮਝਿਆ ਹੋਵੇ। ਜੇ ਵਚਨ ਉਨ੍ਹਾਂ ਨੂੰ ਸੁਣਾਇਆ ਗਿਆ ਉਹੀ ਬਾਅਦ ਦੇ ਸੁਣਨ ਵਾਲਿਆਂ ਨੂੰ ਸੁਣਾਇਆ ਜਾਣਾ ਸੀ (ਲੂਕਾ 24: 47) ਜਿਸਦਾ ਅਰਥ ਇਹ ਹੈ ਕਿ ਜਿੱਥੇ ਵੀ ਇਹ ਸੰਦੇਸ਼ ਸੁਣਾਇਆ ਜਾਣਾ ਸੀ ਉੱਥੇ ਮਾਫੀ ਲਈ ਉਹੀ ਸ਼ਰਤਾਂ ਹੋਣੀਆਂ ਸਨ।

ਤੋਬਾ ਕਰਨਾ ਅਤੇ ਬਪਤਿਸਮਾ ਲੈਣਾ ਦੋਵੇਂ ਹੀ ‘‘ਪਾਪਾਂ ਦੀ ਮਾਫੀ ਲਈ’’ ਸਨ। ਪਤਰਸ ਨੇ ਇਹ ਨਹੀਂ ਕਿਹਾ ਕਿ ‘‘ਤੋਬਾ ਕਰੋ ਤਾਂ ਜੋ ਤੁਹਾਡੇ ਪਾਪ ਮਾਫ ਹੋਣ ਅਤੇ ਬਪਤਿਸਮਾ ਲਵੋ ਕਿਉਂਕਿ ਤੁਹਾਡੇ ਪਾਪ ਪਹਿਲਾਂ ਹੀ ਮਾਫ ਹੋ ਚੁੱਕੇ ਹਨ।’’ ‘‘ਪਾਪਾਂ ਦੀ ਮਾਫੀ ਲਈ’’ ਦਾ ਸਬੰਧ ‘‘ਤੋਬਾ’’ ਅਤੇ ‘‘ਬਪਤਿਸਮਾ ਲੈਣ’’ ਦੇ ਬਰਾਬਰ ਮੰਨਿਆ ਜਾਂਦਾ ਹੈ। ਜੇ ਮਕਸਦ ਤੋਬਾ ਕਰਨ ਦਾ ਹੈ ਉਹੀ ਮਕਸਦ ਬਪਤਿਸਮਾ ਲੈਣ ਦਾ ਵੀ ਹੈ।

ਨਿਊਮੈਨ ਅਤੇ ਨਾਈਡਾ ਨੇ ਲਿਖਿਆ ਹੈ ਕਿ ‘‘ਤਾਂ ਜੋ ਤੁਹਾਡੇ ਪਾਪ ਮਾਫ ਕੀਤੇ ਜਾਣ’’ (ਮੂਲ ਵਿਚ ‘‘ਆਪਣੇ ਪਾਪਾਂ ਦੀ ਮਾਫੀ ਵਿਚ’’) ਵਾਕਾਂਸ਼ ‘‘ਦੋਹਾਂ ਮੁੱਖ ਕਿਰਿਆਵਾਂ ਆਪਣੇ ਪਾਪਾਂ ਤੋਂ ਮੁੜੋ ਅਤੇ ਬਪਤਿਸਮਾ ਲਓ ਨੂੰ ਸੁਧਾਰਦਾ ਹੈ।’’³

‘‘ਪਾਪਾਂ ਦੀ ਮਾਫੀ ਲਈ’’ ਵਾਕਾਂਸ਼ ਵਿਚ ‘‘ਲਈ’’ ਦੇ ਥਾਂ ਤੇ ਯੂਨਾਨੀ ਸ਼ਬਦ *eis* ਹੈ, ਜਿਸਦਾ ਅੰਗ੍ਰੇਜ਼ੀ ਵਿਚ ਮੁੱਖ ਅਰਥ *into* (ਅਰਥਾਤ ਵਿਚ) ਹੈ। ਇਸ ਆਇਤ ਵਿਚ ਗਿਆਨ ਦਾ ਬੋਝ ਸਹੀ ਢੰਗ ਨਾਲ *eis* ਦੀ ਹਮਾਇਤ ‘‘ਦੇ ਨਜ਼ਰੀਏ ਨਾਲ, ਜਾਂ ਦੇ ਨਤੀਜੇ ਵੱਜੋਂ-ਯਾਨੀ ਅੰਤਮ ਜਾਂ ਨਿਰੰਤਰ’’ ਦੇ ਅਰਥ ਨਾਲ ਕਰਦਾ ਹੈ।⁴

ਓਪਕੇ ਨੇ ‘‘consecutive and final *eis*’’ ਦੇ ਸਿਰਲੇਖ ਹੇਠ *eis* ਦਾ ਨਾਂ ਦਿੱਤਾ ਹੈ (ਰਸੂਲਾਂ ਦੇ ਕੰਮ 2: 38)। ਉਹਨੇ ਕਿਹਾ ਹੈ, ‘‘ਪੂਰਵਸਰਗ ਤੋਂ ਕਿਸੇ ਕਾਰਜ ਦੇ ਖਾਸ ਮਕਸਦ ਦੀ ਦਿਸ਼ਾ ਪਤਾ ਲਗਦੀ ਹੈ।’’ ਬਾਅਦ ਵਿਚ ਉਹਨੇ ਜੋੜਿਆ ਕਿ ‘‘*eis* ਦਾ ਜ਼ੋਰ ਅਖੀਰ ਵਿਚ ਇੱਥੋਂ ਤਕ ਵਧ ਜਾਂਦਾ ਹੈ ਕਿ ਇਸ ਨਾਲ ਜੁੜੀ ਪੂਰਵਸਰਗੀ ਸ਼ਬਦਾਵਲੀ ਇਕ ਸੁਤੰਤਰ ਕਿਰਿਆ

ਵਿਸ਼ੇਸ਼ਣ ਬਣ ਜਾਂਦੀ ਹੈ।’ ਇਸ ਦੀਆਂ ਹੋਰ ਉਦਾਹਰਣਾਂ ਦੇ ਕੇ ਉਹ ਇਸ ਗੱਲ ਨੂੰ ਵਿਖਾਉਂਦਾ ਹੈ, ‘‘ਯੂਹੰਨਾ ਬਪਤਿਸਮਾ ਦਿੰਦਾ ਹੈ, ਅਤੇ ਯਿਸੂ ਪਾਪਾਂ ਦੀ ਮਾਫ਼ੀ ਲਈ ਆਪਣਾ ਲਹੂ ਵਹਾਉਂਦਾ ਹੈ (ਮਰਕੁਸ 1:4; ਲੂਕਾ 3:3; ਮੱਤੀ 26:28; ਤੁਲਨਾ ਰਸੂਲਾਂ ਦੇ ਕੰਮ 2:38)।’’⁵

ਬੇਅਰ ਨੇ ‘‘the end which a thing is adapted to attain’’ ਸਿਰਲੇਖ ਹੇਠ *eis* ਨਾਲ ਬਪਤਿਸਮੇ ਨੂੰ ਜੋੜਿਆ ਹੈ।⁶ ਉਹਦੇ ਸ਼ਬਦ ਕੋਸ਼ ਵਿਚ ਪਾਠਕ ਨੂੰ ਬਪਤਿਸਮੇ ਦੇ ਉਪਪਦ ਵੱਲ ਲਿਆਇਆ ਜਾਂਦਾ ਹੈ, ਜਿੱਥੇ ਰਸੂਲਾਂ ਦੇ ਕੰਮ 2:38 ਦਾ ਅਨੁਵਾਦ ‘‘ਪਾਪਾਂ ਦੀ ਮਾਫ਼ੀ ਪਾਉਣ ਲਈ ...’’ ਕੀਤਾ ਗਿਆ ਹੈ।⁷

ਬਾਉਰ, ਗਿੰਗਰਿਚ ਅਤੇ ਡੈਂਕਰ ਨੇ ‘‘to denote the goal’’ ਸਿਰਲੇਖ ਅਤੇ ‘‘to denote purpose in order to’’ ਉਪ-ਸਿਰਲੇਖ ਨਾਲ ਰਸੂਲਾਂ ਦੇ ਕੰਮ 2:38 ਵਿਚ *eis* ਦਿੱਤਾ ਹੈ। ਫਿਰ ਉਨ੍ਹਾਂ ਨੇ ਇਸ ਵਾਕਾਂਸ਼ ਦਾ ਅਨੁਵਾਦ ਇੱਥੇ ਅਤੇ ਹੋਰ ਆਇਤਾਂ ਵਾਂਗ ‘‘ਪਾਪਾਂ ਦੀ ਮਾਫ਼ੀ ਲਈ, ਤਾਂ ਜੋ ਪਾਪ ਮਾਫ਼ ਕੀਤੇ ਜਾਣ ਮੱਤੀ 26:28; ਤੁਲਨਾ ਮਰਕੁਸ 1:4; ਲੂਕਾ 3:3; ਰਸੂਲਾਂ ਦੇ ਕੰਮ 2:38’’ ਕੀਤਾ ਹੈ।⁸

ਮੱਤੀ 26:28 ਵਿਚ ‘‘ਪਾਪਾਂ ਦੀ ਮਾਫ਼ੀ ਲਈ’’ ਉਹੀ ਵਾਕਾਂਸ਼ ਹੈ ਜਿਹਦਾ ਸਬੰਧ ਬਪਤਿਸਮੇ ਨਾਲ ਹੈ (ਮਰਕੁਸ 1:4; ਲੂਕਾ 3:3; ਰਸੂਲਾਂ ਦੇ ਕੰਮ 2:38)। ਜੇ ਯਿਸੂ ਸਾਡੇ ਪਾਪਾਂ ਦੀ ਮਾਫ਼ੀ ‘‘ਦੇ ਲਈ’’ (*eis*) ਪ੍ਰਾਪਤ ਕਰਨ ਲਈ, ਮਰਿਆ ਤਾਂ ਸਾਡੇ ਲਈ ਵੀ ਉਹਦੇ ਰਾਹੀਂ ਦਿੱਤੀ ਗਈ ਮਾਫ਼ੀ ਨੂੰ ਪਾਉਣ ‘‘ਲਈ’’ (*eis*) ਬਪਤਿਸਮਾ ਲੈਣਾ ਜ਼ਰੂਰੀ ਹੈ, ਕਿਉਂਕਿ, ‘‘ਪਾਪਾਂ ਦੀ ਮਾਫ਼ੀ ਲਈ’’ ਵਾਕਾਂਸ਼ ਵਿਚ ਇਨ੍ਹਾਂ ਆਇਤਾਂ ਵਾਲੇ ਯੂਨਾਨੀ ਸ਼ਬਦ ਹੀ ਹਨ। ਪਰ ਜੇ ਇਸ ਵਾਕਾਂਸ਼ ਵਿਚ *eis* ਦਾ ਅਰਥ ਕਿਉਂਕਿ ਹੈ, ਤਾਂ ਨਾ ਸਿਰਫ਼ ਸਾਡੇ ਲਈ ਬਪਤਿਸਮਾ ਲੈਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਡੇ ਪਾਪ ਪਹਿਲਾਂ ਹੀ ਮਾਫ਼ ਕੀਤੇ ਜਾ ਚੁਕੇ ਹਨ ਸਗੋਂ ਯਿਸੂ ਨੇ ਵੀ ਆਪਣਾ ਲਹੂ ਇਸ ਲਈ ਵਹਾਇਆ ਕਿਉਂਕਿ ਸਾਡੇ ਪਾਪ ਪਹਿਲਾਂ ਹੀ ਮਾਫ਼ ਕੀਤੇ ਜਾ ਚੁਕੇ ਹਨ। ਜੇ ਪਾਪ ਉਹਦੀ ਮੌਤ ਤੋਂ ਪਹਿਲਾਂ ਹੀ ਮਾਫ਼ ਕੀਤੇ ਜਾ ਚੁਕੇ ਹਨ ਤਾਂ ਇਸ ਵਿਆਖਿਆ ਦਾ ਅਰਥ ਇਹ ਹੋਵੇਗਾ ਕਿ ਇਸ ਬੇਕਾਰ ਰਵਾਇਤ ਵਾਂਗ ਉਹਦੀ ਮੌਤ ਵੀ ਫਜ਼ੂਲ ਵਿਚ ਲਹੂ ਵਹਾਉਣਾ ਹੈ। ਯਿਸੂ ਕਿਸੇ ਕਾਰਣ ਮਰਿਆ, ਇਸ ਲਈ *eis* ਦੀ ਵਰਤੋਂ ਤੋਂ ਹੀ ਪਤਾ ਲਗ ਸਕਦਾ ਹੈ ਕਿ ਇਸ ਦਾ ਮਕਸਦ ਅਤੇ ਉਦੇਸ਼ ਕੀ ਹੈ।

ਯਿਸੂ ਜਾਣ ਬੁੱਝ ਕੇ, ਆਪਣੀ ਮਰਜ਼ੀ ਨਾਲ ਪਾਪਾਂ ਦੀ ਮਾਫ਼ੀ ‘‘ਲਈ’’ (*eis*) ਮਰਿਆ। ਉਹਨੂੰ ਪਤਾ ਸੀ ਅਤੇ ਸਮਝ ਵੀ ਸੀ ਕਿ ਉਹ ਸਾਡੇ ਪਾਪਾਂ ਦੀ ਮਾਫ਼ੀ ‘‘ਲਈ’’ (*eis*) ਲਹੂ ਵਹਾ ਰਿਹਾ ਹੈ; ਇਸ ਲਈ ਜੇ ਅਸੀਂ ਪਾਪਾਂ ਦੀ ਮਾਫ਼ੀ ‘‘ਲਈ’’ (*eis*) ਬਪਤਿਸਮਾ ਲੈਂਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਵੀ ਪਤਾ ਅਤੇ ਸਮਝ ਹੋਣੀ ਜ਼ਰੂਰੀ ਹੈ ਕਿ ਅਸੀਂ ਕਾਹਦੇ ਲਈ ਬਪਤਿਸਮਾ ਲੈ ਰਹੇ ਹਾਂ। ਜੇ *eis* ਦਾ ਅਰਥ ਹੈ ਕਿ ਯਿਸੂ ਕਿਸੇ ਸਪਸ਼ਟ ਉਦੇਸ਼ ਲਈ ਆਪਣਾ ਲਹੂ ਵਹਾ ਰਿਹਾ ਸੀ, ਤਾਂ ਇਹਦਾ ਮਤਲਬ ਇਹ ਹੈ ਕਿ ਸਾਡੇ ਲਈ ਕਿਸੇ ਸਪਸ਼ਟ ਉਦੇਸ਼ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਕੌਣ ਇਸ ਗੱਲ ਤੇ ਬਹਿਸ ਕਰ ਸਕਦਾ ਕਿ ਮੱਤੀ 26:28 ਵਿਚ *eis* ਇਸ ਗੱਲ ਨੂੰ ਜ਼ਾਹਰ ਨਹੀਂ ਕਰਦਾ ਕਿ ਯਿਸੂ ਨੂੰ ਪਤਾ ਸੀ ਕਿ ਉਹਦੇ ਲਹੂ ਵਹਾਉਣ ਦਾ ਕੀ ਮਕਸਦ ਹੈ? ਬਪਤਿਸਮੇ ਨਾਲ ਸਬੰਧਿਤ ਓਸੇ ਵਾਕਾਂਸ਼ ਦੀ ਵਰਤੋਂ ਕੀਤੀ ਗਈ ਹੈ ਤਾਂ ਭਲਾ ਇਹਦਾ ਮਤਲਬ ਇਹ ਨਹੀਂ ਹੈ ਕਿ *eis* ਇਸ ਗੱਲ ਨੂੰ ਜ਼ਾਹਰ ਕਰਦਾ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਾਹਦੇ ਲਈ ਬਪਤਿਸਮਾ ਲੈ ਰਹੇ ਹਾਂ।

ਰਸੂਲਾਂ ਦੇ ਕੰਮ 2: 5, 37, 38 ਵਿਚ ਦਿੱਤੀ ਪਤਰਸ ਦੀ ਹਦਾਇਤ ਕਰਕੇ ਯਹੂਦੀਆਂ ਨੂੰ ਸਮਝ ਆ ਗਈ ਸੀ ਕਿ ਉਨ੍ਹਾਂ ਲਈ ਬਪਤਿਸਮਾ ਲੈਣ ਦਾ ਕੀ ਮਕਸਦ ਹੈ। ਨਵੇਂ ਨੇਮ ਵਿਚ ਸਭ ਤੋਂ ਪਹਿਲਾਂ ਮਨਬਦਲੀ ਕਰਨ ਵਾਲਿਆਂ ਦੇ ਰੂਪ ਵਿਚ, ਉਨ੍ਹਾਂ ਨੇ ਸਭ ਕੌਮਾਂ ਦੀਆਂ ਆਉਣ ਵਾਲਿਆਂ ਸਭ ਪੀੜ੍ਹੀਆਂ ਲਈ ਇਕ ਨਮੂਨਾ ਠਹਿਰਾ ਦਿੱਤਾ। ਜੇ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਲਈ ਪਾਪਾਂ ਦੀ ਮਾਫ਼ੀ ਪਾਉਣ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ, ਤਾਂ ਸਾਨੂੰ ਵੀ ਆਪਣੇ ਪਾਪਾਂ ਦੀ ਮਾਫ਼ੀ ਲਈ ਓਸੇ ਸੱਚਾਈ ਦੀ ਸਮਝ ਹੋਣੀ ਜ਼ਰੂਰੀ ਹੈ। ਸਹੀ ਇਰਾਦੇ ਅਤੇ ਉਦੇਸ਼ ਦੇ ਬਿਨਾਂ ਕੀਤਾ ਗਿਆ ਕੰਮ ਉਸ ਨੂੰ ਕਰਨ ਵਿਚ ਨਕਾਮ ਰਹਿਣ ਵਾਂਗ ਹੀ ਹੁਕਮ ਨਾ ਮੰਨਣ ਵਾਂਗ ਹੈ। ਬਪਤਿਸਮਾ ਲੈਣ ਵਾਲੇ ਨੂੰ ਪਤਾ ਹੋਣਾ ਜ਼ਰੂਰੀ ਹੈ ਕਿ ਉਹ ਪਾਪਾਂ ਦੀ ਮਾਫ਼ੀ ਪਾਉਣ ਲਈ ਬਪਤਿਸਮਾ ਲੈ ਰਿਹਾ ਹੈ।

ਕਈ ਲੋਕ ‘ਦੇ ਲਈ’ ਦਾ ਅਰਥ ਪਾਪਾਂ ਦੀ ਮਾਫ਼ੀ ਪਾਉਣ ‘ਨੂੰ ਧਿਆਨ ਵਿਚ ਰੱਖਣ ਨਾਲ’ ਹੋਣਾ ਮੰਨ ਗਏ ਹਨ, ਕੁਝ ਲੋਕ ਇਹ ਦਾਅਵਾ ਕਰਨ ਲਈ ਕਿ ਪਾਪਾਂ ਦੀ ਮਾਫ਼ੀ ਦਾ ਸਬੰਧ ‘ਬਪਤਿਸਮਾ ਲੈਣ’ ਨਾਲ ਨਹੀਂ ਸਗੋਂ ‘ਤੋਬਾ ਕਰਨ’ ਨਾਲ ਹੋਣਾ ਹੈ, ਵਿਆਕਰਣ ਨਾਲ ਸਮਝਾਉਂਦੇ ਹਨ। ਪਰ ਜਿਹੜੀ ਵਾਕਰਚਨਾ ਇੱਥੇ ਹੋਈ ਹੈ ਉਹਦੀ ਵਰਤੋਂ ਮੁਹਾਵਰਿਆਂ ਲਈ ਨਹੀਂ ਹੁੰਦੀ। ਯੂਹੰਨਾ 9:3; ਲੂਕਾ 8:30; ਮੱਤੀ 6:19; ਮਰਕੁਸ 4:41; 1 ਕੁਰਿੰਥੀਆਂ 15:50; ਅਤੇ ਯਾਕੂਬ 5:2, 3 ਵਿਚ ਅਜਿਹੇ ਹੀ ਵਿਆਕਰਣੀ ਸਿਧਾਂਤਾਂ ਦੀ ਵਰਤੋਂ ਹੋਈ ਹੈ। ਇਹ ਯੂਨਾਨੀ ਭਾਸ਼ਾ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੈ, ਸਗੋਂ ਉਨ੍ਹਾਂ ਦੀ ਪ੍ਰਮਾਣਿਕ ਮੁਹਾਵਰੇਦਾਰ ਵਰਤੋਂ ਹੈ।

ਬਪਤਿਸਮੇ ਅਤੇ ਪਾਪਾਂ ਦੀ ਮਾਫ਼ੀ ਦੇ ਸਬੰਧ ਨੂੰ ਕਮਜ਼ੋਰ ਕਰਨ ਦੀ ਬਜਾਏ ਰਸੂਲਾਂ ਦੇ ਕੰਮ 2:38 ਦੀ ਵਾਕ ਰਚਨਾ ਪਾਪਾਂ ਦੀ ਮਾਫ਼ੀ ਦੇ ਸਬੰਧ ਵਿਚ ਬਪਤਿਸਮੇ ਤੇ ਜ਼ੋਰ ਦਿੰਦੀ ਹੈ। ਇੱਥੇ ਵਰਤੇ ਗਏ ਨਾਉਂ ਅਤੇ ਵਿਸ਼ੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ ਬੋਲਣ ਵਾਲਾ ਭਾਵੇਂ ਇਕ ਸਮੂਹ ਨੂੰ ਸੰਬੋਧਿਤ ਕਰ ਰਿਹਾ ਹੈ, ਪਰ ਉਹਦਾ ਸੰਦੇਸ਼ ਸਮੂਹ ਦੇ ਹਰ ਬੰਦੇ ਲਈ ਹੈ।

ਇਸ ਵਰਤੋਂ ਦੇ ਨਮੂਨੇ ਕੂਚ 16:29; ਯਹੋਸ਼ੁਆ 6:10; 2 ਰਾਜਿਆਂ 10:19 ਅਤੇ ਜ਼ਕਰਯਾਹ 7:10 ਵਿਚ ਮਿਲਦੇ ਹਨ।

ਬਪਤਿਸਮੇ ਨੂੰ ਪਾਪਾਂ ਦੀ ਮਾਫ਼ੀ ਨਾਲੋਂ ਵੱਖ ਕਰਨ ਦੀ ਬਜਾਏ, ਪਤਰਸ ਹੋਰ ਜ਼ੋਰ ਦੇ ਕੇ ਇਸ ਲੋੜ ਨੂੰ ਦੱਸ ਰਿਹਾ ਸੀ ਕਿ ਉਹਦੇ ਸੁਣਨ ਵਾਲਿਆਂ ਵਿੱਚੋਂ ਹਰ ਕੋਈ ਬਪਤਿਸਮਾ ਲਵੇ ਤਾਂ ਜੋ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਣ। ਪਤਰਸ ਦੁਆਰਾ ਆਪਣੇ ਸੁਣਨ ਵਾਲਿਆਂ ਤੇ ਬਪਤਿਸਮਾ ਲੈਣ ਦੇ ਮਹੱਤਵ ਨੂੰ ਖ਼ਤਮ ਕਰਨ ਦੀ ਭਾਲਣ ਵਾਲੀਆਂ ਹੋਰ ਵਿਆਖਿਆਵਾਂ ਯੂਨਾਨੀ ਸ਼ਬਦਾਵਲੀ ਦੇ ਪੱਕੇ ਮੁਹਾਵਰੇਦਾਰ ਢੰਗ ਨਾਲ ਅਨਿਆਂ ਕਰਦੀਆਂ ਹਨ।

‘ਪਾਪਾਂ ਦੀ ਮਾਫ਼ੀ ਦੇ ਲਈ ਬਪਤਿਸਮਾ’ ਲੈਣ ਦਾ ਹੁਕਮ ਹੈ। ਹੁਕਮ ਸਿਰਫ਼ ‘ਬਪਤਿਸਮਾ’ ਲੈਣ ਦਾ ਹੀ ਨਹੀਂ ਹੈ। ਜੇ ਇਹ ਸਿਰਫ਼ ਹੁਕਮ ਹੀ ਹੁਕਮ ਹੁੰਦਾ, ਤਾਂ ਕਿਸੇ ਵੀ ਕਾਰਣ ਲਈ ਪੂਰੀ ਤਰ੍ਹਾਂ ਹੁਕਮ ਮੰਨ ਕੇ ਪ੍ਰਮੇਸ਼ਵਰ ਦੀ ਗੱਲ ਮੰਨੀ ਜਾ ਸਕਦੀ ਸੀ। ਪਰ ਹੁਕਮ ਸਿਰਫ਼ ‘ਬਪਤਿਸਮਾ ਲੈਣ’ ਦਾ ਹੀ ਨਹੀਂ ਹੈ। ਬਪਤਿਸਮਾ ਲੈਣ ਆਉਣ ਵਾਲੇ ਪਾਪੀ ਦਾ ਮਕਸਦ ‘ਪਾਪਾਂ ਦੀ ਮਾਫ਼ੀ’ ਹੋਣਾ ਜ਼ਰੂਰੀ ਹੈ। ਉਹਦੇ ਲਈ ਆਪਣੇ ਗੁਆਚੇ ਹੋਣ ਨੂੰ ਸਮਝਣਾ, ਯਿਸੂ ਨੂੰ ਮਸੀਹ ਕਬੂਲ ਕਰਨਾ, ਸੁੱਧ ਕਰਨ ਵਾਲੇ ਉਹਦੇ ਲਹੂ ਵਿਚ ਵਿਸ਼ਵਾਸ ਰੱਖਣਾ ਅਤੇ ਉਹਦੀ ਇੱਛਾ ਮੰਨ ਕੇ ਆਪਣੇ ਜੀਵਨ ਨੂੰ ਬਦਲਣ ਦਾ ਤਹੱਈਆ ਕਰਨਾ ਹੈ।

ਇਹਦੇ ਲਈ ਪਤਰਸ ਨੂੰ ਪਾਪ ਭਰੇ ਜੀਵਨਾਂ ਨੂੰ ਬਦਲਣ ਲਈ ਯੂਹੰਨਾ (ਮੱਤੀ 3:2) ਅਤੇ ਯਿਸੂ (ਮੱਤੀ 4:17) ਰਾਹੀਂ ਦਿੱਤੇ ਗਏ ਸੰਦੇਸ਼ ਅਤੇ ਰਸੂਲਾਂ ਦੇ ਸੰਦੇਸ਼ ਨਾਲ ਤਿਆਰ ਕੀਤਾ ਗਿਆ ਸੀ ਕਿਉਂਕਿ ਸਵਰਗ ਦਾ ਰਾਜ ਨੇੜੇ ਸੀ (ਮੱਤੀ 10:2, 7)। ਉਹ ਇੰਜੀਲ ਦਾ ਪ੍ਰਚਾਰ ਅਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਬਪਤਿਸਮਾ ਦੇਣ ਦੇ ਯਿਸੂ ਦੇ ਹੁਕਮ ਦੀ ਪਾਲਣਾ ਵੀ ਕਰ ਰਿਹਾ ਸੀ (ਮੱਤੀ 28:19; ਮਰਕੁਸ 16:15, 16)।

1 ਪਤਰਸ 3:21

ਬਾਅਦ ਵਿਚ ਲਿਖੀ ਇਕ ਪੱਤਰੀ ਵਿਚ ਪਤਰਸ ਨੇ ਪੈਂਟੀਕਾਸਟ ਵਾਲੇ ਦਿਨ ਕਹੀ ਆਪਣੀ ਗੱਲ ਦੀ ਪੁਸ਼ਟੀ ਕੀਤੀ, ‘‘ਇਹ ਬਪਤਿਸਮੇ ਦਾ ਨਮੂਨਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ। ਇਹ ਸਰੀਰ ਦੀ ਮੈਲ ਲਾਹੁਣਾ ਨਹੀਂ ਪਰ ਸ਼ੁੱਧ ਅੰਤਹਕਰਣ ਨਾਲ ਪ੍ਰਮੇਸ਼ਵਰ ਨੂੰ ਭਾਲਣਾ ਹੈ’’ (1 ਪਤਰਸ 3:21)।

ਇਸ ਆਇਤ ਦੇ ਸਬੰਧ ਵਿਚ ਰਾਬਰਟ ਜੀ. ਬ੍ਰੇਚਰ ਨੇ ਲਿਖਿਆ ਹੈ:

... ਇਸ ਨਾਲ ਅਨੁਵਾਦ ਹੋ ਜਾਂਦਾ ਹੈ ਕਿ ਮੂਲ ਵਿਚ ‘‘ਬਪਤਿਸਮਾ ਜਿਸ ਦਾ, ਇਕ ਪ੍ਰਤੀਰੂਪ ਹੈ।’’ ‘‘ਪ੍ਰਤੀਰੂਪ’’ ਕੋਈ ਚੀਜ਼ ਜਾਂ ਘਟਨਾ ਹੈ ਜਿਸ ਨੂੰ ਕਿਸੇ ਪਹਿਲੀ ਚੀਜ਼ ਜਾਂ ਘਟਨਾ ਦਾ ‘‘ਰੂਪ’’ ਕਿਹਾ ਜਾਂਦਾ ਹੈ। ਪਰਲੋ ਦਾ ਪਾਣੀ ਬਪਤਿਸਮੇ ਦਾ ‘‘ਰੂਪ’’ ਸੀ।

... ਹੁਣ ਤੁਹਾਨੂੰ ਵੀ ਬਚਾਉਂਦਾ ਹੈ: ਹੁਣ ਇਹ ਆਇਤ 20 ਵਾਲੇ ਪਿਛਲੇ ਦਾ ਜਵਾਬ ਦਿੰਦਾ ਹੈ। ਅਨੁਵਾਦ ਵਿਚ ਇਹਦਾ ਅਰਥ ਇਮਾਨਦਾਰੀ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਬਹੁਤ ਹੀ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ‘‘ਬਪਤਿਸਮਾ ਹੁਣ ਤੁਹਾਨੂੰ ਬਚਾਉਂਦਾ ਹੈ।’’ ਭਾਵੇਂ ਬਚਾਉਣਾ ਤਾਂ ਪ੍ਰਮੇਸ਼ਵਰ ਦਾ ਹੀ ਕੰਮ ਹੈ, ਪਰ ਬਪਤਿਸਮਾ ਇੱਥੇ ਦਿੱਤੀ ਗਈ ਇਸ ਦੀ ਵਿਆਖਿਆ ਦੇ ਮੁਤਾਬਕ ਬਚਾਉਂਦਾ ਹੈ।

ਲੇਖਕ ਨਾਲ ਹੀ ਵਿਆਖਿਆ ਕਰਦਾ ਹੈ ਕਿ ਕਿਸੇ ਨੂੰ ਬਚਾਉਣ ਵਾਲੇ ਬਪਤਿਸਮੇ ਦਾ ਕੀ ਅਰਥ ਹੈ, ਭਾਵ ਇਹ ਸਰੀਰ ਦੀ ਮੈਲ ਲਾਹੁਣਾ ਨਹੀਂ ਸਗੋਂ ਅੰਦਰੋਂ ਰੂਹਾਨੀ ਅਨੁਭਵ ਹੈ।⁹

ਅਰਥਿਕਾ ਅਤੇ ਨਾਈਡਾ ਨੇ 1 ਪਤਰਸ 3:20, 21 ਬਾਰੇ ਲਿਖਿਆ ਹੈ:

‘‘ਰੂਪ’’ ‘‘ਪ੍ਰਤੀਰੂਪ’’ ਦਾ ਪਰਛਾਵਾਂ ਹੁੰਦਾ ਹੈ, ਯਾਨੀ ਇਹ ਹੁਣ ਮਸੀਹੀ ਵਿਸ਼ਵਾਸ ਵਿਚ ਪੂਰੀ ਤਰ੍ਹਾਂ ਨਾਲ ਪਰਗਟ ਹਕੀਕਤ ਦਾ ਅਧੂਰਾ ਸੰਕੇਤ ਹੈ।

ਜੋ ਵੀ ਹੋਵੇ, ਹਰ ਹਾਲ ਵਿਚ ਇਹ ‘‘ਪ੍ਰਤੀਰੂਪ’’ ਹੈ, ਜਿਹੜਾ ਹੁਣ ਉਨ੍ਹਾਂ ਨੂੰ ਬਚਾਉਂਦਾ ਹੈ।

ਵਚਨ ਵਿਚ ਬਪਤਿਸਮੇ (ਜਾਂ ਪਾਣੀ ਦੇ ਬਪਤਿਸਮੇ) ਨੂੰ ਬਚਾਉਣ ਵਾਲਾ ਜ਼ਰੀਆ ਬਣਾਇਆ ਗਿਆ ਹੈ। ਪਰ ਪੂਰੀ ਆਇਤ ਨੂੰ ਧਿਆਨ ਨਾਲ ਪੜ੍ਹਨ ਤੋਂ ਸੰਕੇਤ ਮਿਲਦਾ ਹੈ ਕਿ ਜੋ ਹੁਣ ਤੁਹਾਨੂੰ ਬਚਾਉਂਦਾ ਹੈ ਉਸ ਨੂੰ ਸ਼ਾਇਦ ਯਿਸੂ ਮਸੀਹ ਦੇ ਜੀ ਉੱਠਣ ਦੇ ਰਾਹੀਂ ਆਇਤ ਦੇ ਅਖੀਰ ਤਕ ਜਾਣਾ ਚਾਹੀਦਾ ਹੈ (ਤੁਲਨਾ ਕਰੋ 1:3)¹⁰

ਹੋਰ ਵਿਚਾਰਾਂ ਦੇ ਬਾਅਦ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਆਇਤ ਦਾ ਅਨੁਵਾਦ ਕਰਨ ਵਿਚ, ‘‘ਹੁਣ ਤੁਹਾਨੂੰ ਬਚਾਉਂਦਾ ਹੈ ਦੇ ਨਾਲ ਆਇਤ 21 ਦਾ ਆਖਰੀ ਹਿੱਸਾ ਜੋੜਨਾ ਠੀਕ ਹੋ ਸਕਦਾ ਹੈ, ਉਦਾਹਰਣ ਲਈ, ਬਪਤਿਸਮਾ ਲੈਣ ਨਾਲ ਪ੍ਰਮੋਸ਼ਵਰ ਹੁਣ ਤੁਹਾਨੂੰ ਯਿਸੂ ਮਸੀਹ ਦੇ ਰਾਹੀਂ, ਮੁਰਦਿਆਂ ਵਿੱਚੋਂ ਜੀ ਉੱਠਣ ਕਰਕੇ ਬਚਾਉਂਦਾ ਹੈ।’’¹¹

ਪਤਰਸ ਦੀ ਇਹ ਗੱਲ ਰਸੂਲਾਂ ਦੇ ਕੰਮ 2:38 ਵਿਚ ਉਹਦੀ ਗੱਲ ਨਾਲ ਮੇਲ ਖਾਂਦੀ ਹੈ। ਪ੍ਰਮੋਸ਼ਵਰ ਉੱਤੇ ਜਿਸ ਵਿਸ਼ਵਾਸ ਨਾਲ ਨੂਹ ਬੇੜਾ ਬਣਾਉਣ ਲਈ ਪ੍ਰੇਰਿਤ ਹੋਇਆ ਸੀ, ਭਾਵ ਮੌਤ ਦਾ ਡਰ (ਇਬਰਾਨੀਆਂ 11:7) ਹੀ ਉਹ ਵਿਸ਼ਵਾਸ ਹੈ ਜੋ ਇਕ ਗੁਆਚੇ ਹੋਏ ਮਨੁੱਖ ਨੂੰ ਉਹਦੇ ਅੰਤਹਕਰਣ ਦੀ ਪ੍ਰੇਰਣਾ ਨਾਲ ਯਿਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਲੈਣ ਨਾਲ ਬਚਾਏ ਜਾਣ ਦੀ ਭਾਲ ਕਰਨ ਲਈ ਪ੍ਰੇਰਦਾ ਹੈ। ਬਪਤਿਸਮਾ ਬੜੀ ਹੀ ਮਜ਼ਬੂਤੀ ਨਾਲ ਯਿਸੂ ਦੀ ਮੌਤ ਅਤੇ ਜੀ ਉੱਠਣ ਰਾਹੀਂ ਪੇਸ਼ ਕੀਤੀ ਗਈ ਮੁਕਤੀ ਨਾਲ ਜੁੜਿਆ ਹੋਇਆ ਹੈ।

1 ਪਤਰਸ 3:21 ਵਿਚ ਇਕ ਹੋਰ ਵਿਚਾਰ ‘‘ਸ਼ੁੱਧ ਅੰਤਹਕਰਣ ਨਾਲ ਪ੍ਰਮੋਸ਼ਵਰ ਨੂੰ ਭਾਲਣਾ ਹੈ।’’¹² ਇਸ ਵਿਚ ਅੰਤਹਕਰਣ ਦੇ ਪ੍ਰਮੋਸ਼ਵਰ ਨੂੰ ਭਾਲਣ ਜਾਂ ਉਹਦੇ ਵੱਸ ਵਿਚ ਹੋਣ ਦੀ ਗੱਲ ਮਿਲਦੀ ਹੈ। ਜੇ ਕਿਸੇ ਨੂੰ ਇਨੀ ਵੀ ਸਮਝ ਨਹੀਂ ਹੈ ਕਿ ਉਹ ਕਾਹਦੇ ਲਈ ਦੁਆ ਕਰ ਰਿਹਾ ਹੈ, ਤਾਂ ਉਹ ਦੁਆ ਕਿਵੇਂ ਕਰ ਸਕਦਾ ਹੈ? ਹੋਰ ਤਰਕ ਭਰੇ ਢੰਗ ਨਾਲ ਇਹ ਇਕ ਪਾਪੀ ਵੱਲੋਂ ਜਿਹਦਾ ਅੰਤਹਕਰਣ ਸ਼ੁੱਧ ਹੈ, ਮਸੀਹੀ ਬਣਨ ਤੋਂ ਪਹਿਲਾਂ ਕਲੀਸੀਆ ਨੂੰ ਸਤਾਉਣ ਵਾਲੇ ਸੌਲਸ ਵਰਗੇ ਸ਼ੁੱਧ (1 ਤਿਮੋਥਿਉਸ 1:13) ਅੰਤਹਕਰਣ (ਰਸੂਲਾਂ ਦੇ ਕੰਮ 23:1) ਦਾ ਪ੍ਰਮੋਸ਼ਵਰ ਦੇ ਵੱਸ ਵਿਚ ਹੋਣਾ ਹੈ। ਦੂਸ਼ਿਤ ਅੰਤਹਕਰਣ ਨਾਲ ਕੋਈ ਵੀ ਪ੍ਰਮੋਸ਼ਵਰ ਦੀ ਭਾਲ ਕਰਨ ਲਈ ਪ੍ਰੇਰਿਤ ਨਹੀਂ ਹੋਵੇਗਾ।

ਇਕ ਪਾਪੀ ਵੱਲੋਂ ਬਚਾਏ ਜਾਣ ਲਈ ਕੀਤੀ ਪ੍ਰਾਰਥਨਾ ਦਾ ਅਰਥ ਇਹ ਨਹੀਂ ਕਿ ਉਹ ਹੁਕਮ ਮੰਨ ਕੇ ਹੀ ਆਪਣੇ ਪਾਪਾਂ ਦੀ ਮਾਫ਼ੀ ਚਾਹ ਰਿਹਾ ਹੈ। ਇਹਦਾ ਅਰਥ ਇਹ ਹੈ ਕਿ ਉਹਦੇ ਅੰਤਹਕਰਣ ਨੇ ਉਹਨੂੰ ਬਚਾਏ ਜਾਣ ਲਈ ਪ੍ਰਮੋਸ਼ਵਰ ਦੇ ਵੱਸ ਵਿਚ ਹੋ ਕੇ ਆਪਣੇ ਪਾਪਾਂ ਦੀ ਮਾਫ਼ੀ ਲਈ ਬਪਤਿਸਮਾ ਲੈਣ ਲਈ ਪ੍ਰੇਰਿਆ ਹੈ। ਸਿਰਫ਼ ਬਪਤਿਸਮੇ ਅਤੇ ਪਾਪਾਂ ਦੀ ਮਾਫ਼ੀ ਵਿਚ ਸਹੀ ਸਬੰਧ ਕਰਨ ਵਾਲੇ ਹੀ ਪਾਪਾਂ ਦੀ ਮਾਫ਼ੀ ਲਈ ਦੁਆ ਕਰ ਸਕਦੇ ਹਨ।

ਪਤਰਸ ਨੇ ਛੁਟਕਾਰੇ ਲਈ ਯਿਸੂ ਦੇ ਕੀਤੇ ਕੰਮ ਦਾ ਲਾਭ ਉਠਾਉਣ ਲਈ ਵਿਸ਼ਵਾਸ ਨੂੰ ਮੰਨਣ ਵਾਸਤੇ ਬਪਤਿਸਮਾ ਜ਼ਰੂਰੀ ਦੱਸਿਆ। ਹੈਰਾਨ ਹੋਣ ਵਾਲੀ ਗੱਲ ਨਹੀਂ ਕਿ ਪਤਰਸ ਨੇ ਆਪਣੇ ਸੁਣਨ ਵਾਲਿਆਂ ਨੂੰ ਬਪਤਿਸਮਾ ਲੈਣ ਦਾ ਹੁਕਮ ਦਿੱਤਾ (ਰਸੂਲਾਂ ਦੇ ਕੰਮ 10:48; ਤੁਲਨਾ ਕਰੋ 2:38)।

ਸਾਰ

ਪਤਰਸ ਨੂੰ ਯਿਸੂ ਵੱਲੋਂ ਉਹਦੇ ਨਾਮ ਵਿਚ ਬਚਾਏ ਜਾਣ ਦਾ ਪ੍ਰਚਾਰ ਕਰਨ ਲਈ ਸਭ ਤੋਂ ਪਹਿਲਾਂ ਸਿੱਖਿਅਤ ਕੀਤਾ ਗਿਆ ਅਤੇ ਚੁਣਿਆ ਗਿਆ। ਯਰੂਸ਼ਲਮ ਵਿਚ ਉਹਨੇ ਆਪਣੇ ਪਹਿਲੇ ਸੁਣਨ ਵਾਲਿਆਂ ਨੂੰ ਇਹ ਅਹਿਸਾਸ ਕਰਾਉਣ ਵਿਚ ਮਦਦ ਕੀਤੀ ਕਿ ਉਹ ਗੁਆਚੇ ਹੋਏ ਹਨ। ਯਿਸੂ ਵਿਚ ਵਿਸ਼ਵਾਸ ਕਰਕੇ ਉਹ ਪੁੱਛਣ ਲੱਗੇ ਕਿ ਉਹ ਕੀ ਕਰਨ। ਪਤਰਸ ਨੇ ਉਨ੍ਹਾਂ ਨੂੰ ਯਿਸੂ ਦੇ ਪਿੱਛੇ ਚੱਲਣ ਅਤੇ ਆਪਣੀਆਂ ਜ਼ਿੰਦਗੀ ਬਦਲਣ ਲਈ ਕਿਹਾ ਸੀ। ਜਿਨ੍ਹਾਂ ਨੇ ਉਹਦੀ ਗੱਲ ਖੁਸ਼ੀ ਨਾਲ ਮੰਨ ਲਈ ਸੀ ਉਨ੍ਹਾਂ ਨੇ ਬਪਤਿਸਮਾ ਲਿਆ, ਜਾਹਰ ਹੈ ਕਿ ਇਹ

ਸਮਝ ਕੇ ਕਿ ਤੋਬਾ ਕਰਨ ਅਤੇ ਯਿਸੂ ਦੇ ਨਾਮ ਵਿਚ ਬਪਤਿਸਮਾ ਲੈਣ ਨਾਲ ਉਨ੍ਹਾਂ ਦੇ ਪਾਪ ਮਾਫ਼ ਹੋ ਜਾਣਗੇ (ਰਸੂਲਾਂ ਦੇ ਕੰਮ 2:38-41)। ਇਹ ਸੰਦੇਸ਼ ਸਿਰਫ਼ ਉਨ੍ਹਾਂ ਯਹੂਦੀਆਂ ਲਈ ਹੀ ਨਹੀਂ ਸੀ ਜਿਨ੍ਹਾਂ ਨੂੰ ਪੈਂਟੀਕਾਸਟ ਵਾਲੇ ਦਿਨ ਪਤਰਸ ਨੇ ਵਚਨ ਸੁਣਾਇਆ ਸੀ, ਬਲਕਿ ਦੁਨੀਆਂ ਦੇ ਬਾਕੀ ਲੋਕਾਂ ਲਈ ਵੀ ਹੈ (ਲੂਕਾ 24:47)।

ਟਿੱਪਣੀਆਂ

¹ਬੁਬਲ ਸੈਲੀ, *ਆਈ ਜਸਟ ਵਾਂਟ ਟੂ ਬੀ ਏ ਕ੍ਰਿਸਚਿਅਨ* (ਨੈਸ਼ਵਿੱਲੇ: ਟਵੰਟਿਐਥ ਸੈਂਚਰੀ ਕ੍ਰਿਸਚਿਅਨ, 1986), 120-27; ਜਿਮੀ ਐਲਨ, *ਰੀਬੈਪਟਿਜ਼ਮ?* (ਮੋਨਰੋ, ਲੂਈਸਿਆਨਾ: ਹਾਵਰਡ ਪਬਲਿਸ਼ਿੰਗ ਕੰ., 1991), 41, 48, 155, 206, 210, 211. ²ਇਹ ਇਸ ਭਾਗ ਦੇ 2 ਅਤੇ 3 ਪਾਠਾਂ ਵਿਚ ਪ੍ਰਮੇਸ਼ਵਰ ਦੀ ਇੱਛਾ ਨੂੰ ਮੰਨਣ ਵਾਲੇ ਸਿਧਾਂਤਾਂ ਤੇ ਹੋਈ ਚਰਚਾ ਵਿੱਚੋਂ ਚੌਥੇ ਨਿਯਮ ਮੁਤਾਬਕ ਹੈ। ³ਬਾਰਕਲੇ ਐਮ. ਨਿਊਮੈਨ ਐਂਡ ਯੂਜੀਨ ਏ. ਨਾਈਡਾ, *ਏ ਟ੍ਰਾਂਸਲੇਟਰ'ਸ ਹੈਂਡਬੁਕ ਆਨ ਦ ਐਕਟਸ ਆਫ਼ ਦ ਅਪੋਸਟਲਜ਼* (ਨਿਊ ਯਾਰਕ: ਯੂਨਾਈਟਡ ਬਾਈਬਲ ਸੋਸਾਇਟੀਜ਼, 1972), 60. ⁴ਸੀ. ਐਫ਼. ਮਾਊਲ, *ਐਨ ਈਡੀਅਮ-ਬੁਕ ਆਫ਼ ਦਾ ਨਿਊ ਟੈਸਟਾਮੈਂਟ ਗ੍ਰੀਕ*, ਦੂਜਾ ਸੰਸਕਰਣ (ਕੈਂਬ੍ਰਿਜ਼: ਕੈਂਬ੍ਰਿਜ਼ ਯੂਨੀਵਰਸਿਟੀ ਪ੍ਰੈਸ, 1953), 70. ⁵ਏ. ਓਪਕੇ, *ਬਿਓਲੋਜਿਕਲ ਡਿਕਸ਼ਨਰੀ ਆਫ਼ ਦ ਨਿਊ ਟੈਸਟਾਮੈਂਟ*, ਸੰਪਾ. ਗਰਹਰਡ ਕਿੱਟਲ, ਅਨੁਵਾਦ ਅਤੇ ਸੰਪਾਦਨ ਜਿਓਫ਼ਰੀ ਡਬਲਯੂ. ਬ੍ਰੇਮਿਲੇ (ਗ੍ਰੈਂਡ ਰੈਪਿਡਸ, ਮਿਸ਼ਿਗਨ: ਵਿਲੀਅਮ ਬੀ. ਈਰਡਮੈਂਸ ਪਬਲਿਸ਼ਿੰਗ ਕੰ., 1976), 2:429 ਵਿਚ "eis." ⁶ਜੋਜ਼ਫ਼ ਹੈਨਰੀ ਬੇਅਰ, *ਏ ਗ੍ਰੀਕ-ਇੰਗਲਿਸ਼ ਲੈਕਸਿਕਨ ਆਫ਼ ਦ ਨਿਊ ਟੈਸਟਾਮੈਂਟ* (ਨਿਊ ਯਾਰਕ: ਅਮੈਰਿਕਨ ਬੁਕ ਕੰ., 1973), 185. ⁷ਉਹੀ, 94. ⁸ਵਾਲਟਰ ਬਾਊਰ, *ਏ ਗ੍ਰੀਕ-ਇੰਗਲਿਸ਼ ਲੈਕਸਿਕਨ ਆਫ਼ ਦ ਨਿਊ ਟੈਸਟਾਮੈਂਟ ਐਂਡ ਅਰਲੀ ਕ੍ਰਿਸਚਿਅਨ ਲਿਟਰੇਚਰ*, ਦੂਜਾ ਸੰਸਕਰਣ, ਸੰਸ਼ੋ. ਵਿਲੀਅਮ ਐਫ਼. ਅਰੰਡਟ, ਐਫ਼ ਵਿਲਬਰ ਗਿੰਗਰਿਕ, ਐਂਡ ਫ੍ਰੈਡਰਿਕ ਡਬਲਯੂ. ਡੈਂਕਰ (ਸ਼ਿਕਾਗੋ: ਯੂਨੀਵਰਸਿਟੀ ਆਫ਼ ਸ਼ਿਕਾਗੋ ਪ੍ਰੈਸ, 1979), 229. ⁹ਰਾਬਰਟ ਜੀ. ਬਰੇਚਰ, *ਏ ਟ੍ਰਾਂਸਲੇਟਰ'ਸ ਗਾਈਡ ਟੂ ਦ ਲੈਟਰਸ ਫ਼ਾਮ ਜੇਸ, ਪੀਟਰ ਐਂਡ ਜਿਊਡ* (ਲੰਦਨ, ਯੂਨਾਈਟਡ ਬਾਈਬਲ ਸੋਸਾਇਟੀਜ਼, 1984), 109. ¹⁰ਡੈਨੀਅਲ ਸੀ. ਅਰੀਖਿਆ ਐਂਡ ਯੂਜੀਨ ਏ. ਨਾਈਡਾ, *ਏ ਟ੍ਰਾਂਸਲੇਟਰ'ਸ ਹੈਂਡਬੁਕ ਆਨ ਦ ਫ਼ਸਟ ਲੈਟਰ ਫ਼ਾਮ ਪੀਟਰ* (ਨਿਊ ਯਾਰਕ: ਯੂਨਾਈਟਡ ਬਾਈਬਲ ਸੋਸਾਇਟੀਜ਼, 1980), 119-21.

¹¹ਉਹੀ। ¹²ਹਿਊਗੋ ਮੇਕੋਰਡ, ਨਿਊ ਟੈਸਟਾਮੈਂਟ (ਹੈਂਡਰਸਨ, ਟੈਨਿਸੀ: ਫ਼ੀਡ-ਹਾਰਡਮੈਨ ਕਾਲਜ, 1988)।